

16 ਜਨਵਰੀ, 2020

## ਤਬਦੀਲੀਆਂ ਜਾਰੀ ਹਨ! 16-23 ਜਨਵਰੀ ਤੋਂ ਡਾਉਨਟਾਉਨ ਬ੍ਰੈਂਪਟਨ ਵਿੱਚ ਢਹਾਈ ਹੋ ਰਹੀ ਹੈ।

ਡਾਉਨਟਾਉਨ ਬ੍ਰੈਂਪਟਨ (Downtown Brampton) ਵਿੱਚ ਤਬਦੀਲੀਆਂ ਹੋ ਰਹੀਆਂ ਹਨ। ਅੱਜ ਤੋਂ ਸ਼ੁਰੂ ਹੋ ਕੇ 23 ਜਨਵਰੀ ਤੱਕ, ਸਿਟੀ ਦੀ ਮਾਲਕੀ ਵਾਲੀਆਂ ਬਿਲਡਿੰਗਾਂ ਨੂੰ ਢਾਉਣ ਦਾ ਕੰਮ 21 ਨੈਲਸਨ ਸਟ੍ਰੀਟ (21 Nelson St) ਵਿਖੇ ਹੋਵੇਗਾ। ਇਹ ਭਵਿੱਖ ਵਿੱਚ ਸੈਂਟਰ ਫਾਰ ਇਨੋਵੇਸ਼ਨ (ਸੀ.ਐਫ.ਆਈ.) (Centre for Innovation) (CFI) ਦੀ ਥਾਂ ਹੋਵੇਗੀ।

ਇਸ ਸਮੇਂ ਦੌਰਾਨ, ਹੇਠਾਂ ਦਿੱਤੇ ਖੇਤਰ ਪ੍ਰਭਾਵਿਤ ਹੋਣਗੇ:

- (ਜੌਰਜ ਸਟ੍ਰੀਟ) ਦੇ ਪਾਰਕਿੰਗ ਲੇਟ ਵਿਖੇ ਸ਼ੁਰੂ ਹੁੰਦੇ ਹੋਏ ਜੌਰਜ ਸਟ੍ਰੀਟ ਨੌਰਥ (George St North) ਦੇ ਨਾਲ ਨੌਰਥਬਾਊਂਡ (Northbound) ਕਰਬ ਲੇਨ ਅਤੇ ਪੂਰਬੀ ਪਗਡੰਡੀ; ਅਤੇ
- ਨੈਲਸਨ ਸਟ੍ਰੀਟ ਵੈਸਟ (Nelson St West) ਦੇ ਨਾਲ ਸਾਊਥ ਪਗਡੰਡੀ
- ਲੇਨ ਅਤੇ ਪਗਡੰਡੀ ਢਹਾਈ ਪੂਰੀ ਹੋਣ ਤੱਕ ਬੰਦ ਰਹਿਣਗੇ

ਸੀ.ਐਫ.ਆਈ (CFI) ਇੱਕ ਇਤਿਹਾਸਿਕ ਗੇਟਵੇ ਬਿਲਡਿੰਗ ਬਣ ਜਾਵੇਗੀ। ਇਹ ਨਵੀਂ ਸੈਂਟਰਲ ਲਾਇਬ੍ਰੇਰੀ, ਡਾਉਨਟਾਉਨ ਟ੍ਰਾਂਜ਼ਿਟ ਟਰਮੀਨਲ ਅਤੇ ਆਫਿਸ ਸਪੇਸ ਪੇਸ਼ ਕਰਦੇ ਹੋਏ, ਸਿਟੀ ਦੇ ਇਨੋਵੇਸ਼ਨ ਡਿਸਟ੍ਰਿਕਟ (Innovation District) ਦਾ ਮਹੱਤਵਪੂਰਣ ਹਿੱਸਾ ਹੈ।

### ਡਾਉਨਟਾਉਨ ਬ੍ਰੈਂਪਟਨ ਪੁਨਰ ਨਿਰਮਾਣ ਦੀਆਂ ਝਲਕੀਆਂ

- ਰਿਵਰਵਾਕ (Riverwalk): ਇਹ ਪਰਿਵਰਤਨਕਾਰੀ ਪ੍ਰੋਜੈਕਟ, ਹੜ੍ਹ ਤੋਂ ਰੋਕਥਾਮ ਦੇ ਢੁੱਕਵੇਂ ਉਪਾਵਾਂ ਅਤੇ ਸਹਿਰੀ ਡਿਜ਼ਾਈਨ ਲੈਂਡਸਕੇਪ ਰਾਹੀਂ ਬ੍ਰੈਂਪਟਨ ਦੇ ਡਾਉਨਟਾਉਨ ਦਾ ਪੁਨਰ ਨਿਰਮਾਣ ਕਰੇਗਾ।
- ਲਾਈਟ ਰੇਲ ਟ੍ਰਾਂਜ਼ਿਟ (Light Rail Transit) ਅਤੇ ਐਲ-ਡੇ ਟੂ-ਵੇ ਗੋ (All-Day Two-Way Go): ਸਟੀਲਸ ਅਵੈਨਿਊ (Steeles Avenue) ਵਿਖੇ ਗੇਟਵੇ ਟਰਮੀਨਲ ਸਟੇਸ਼ਨ (Gateway Terminal Station) ਤੋਂ ਬ੍ਰੈਂਪਟਨ ਗੋ ਸਟੇਸ਼ਨ (Brampton GO Station) ਤੱਕ, ਯੋਜਨਾਬੱਧ ਹੁਰੋਨਟੈਰੀਓ ਐਲ.ਆਰ.ਟੀ. (Hurontario LRT) ਦਾ ਵਿਸਤਾਰ ਕਰਨਾ, ਅਤੇ ਟੂ-ਵੇ ਐਲ-ਡੇ ਗੋ ਸਰਵਿਸ ਆਰਥਿਕ ਵਾਧੇ, ਨੌਕਰੀ ਪੈਦਾ ਕਰਨ ਅਤੇ ਵਿਕਾਸ ਵਿੱਚ ਸਹਾਇਕ ਹੋਵੇਗੀ।
- ਇਨੋਵੇਸ਼ਨ ਡਿਸਟ੍ਰਿਕਟ: ਬ੍ਰੈਂਪਟਨ ਇੱਕ ਠੋਸ ਨਵੀਨਤਾਕਾਰੀ ਈਕੋਸਿਸਟਮ ਦਾ ਸਮਰਥਨ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ, ਜਿਹਨਾਂ ਵਿੱਚ ਸ਼ਾਮਲ ਹਨ, ਰੋਜਰਸ ਸਾਇਬਰਸਿਕਿਓਰ ਕੈਟਾਲਿਸਟ (Rogers Cybersecure Catalyst), ਬ੍ਰੈਂਪਟਨ ਐਂਟਰਪ੍ਰੀਨੀਅਰ ਸੈਂਟਰ (Brampton Entrepreneur Centre) (ਵਿਚਾਰ ਕਰਨ ਅਤੇ ਮਿਲ ਕੇ ਕੰਮ ਕਰਨ ਵਾਲੀ ਥਾਂ), ਰਾਇਰਸਨ-ਬ੍ਰੈਂਪਟਨ ਇਨੋਵੇਸ਼ਨ ਜ਼ੋਨ (Ryerson-Brampton Innovation Zone) (ਸਟਾਰਟ-ਅਪ ਇਨਕਿਊਬੇਟਰ) ਅਤੇ ਸਕੇਲ-ਅਪ ਇਨਕਿਊਬੇਟਰ।
- ਪੋਸਟ ਸੈਕੰਡਰੀ ਸਿੱਖਿਆ: ਪੋਸਟ ਸੈਕੰਡਰੀ ਸਿੱਖਿਆ, ਰਿਸਰਚ, ਨਵੀਨਤਾ ਅਤੇ ਵਪਾਰੀਕਰਣ ਗਤੀਵਿਧੀਆਂ, ਆਉਣ ਵਾਲੇ ਕੱਲ੍ਹ ਦੀਆਂ ਨੌਕਰੀਆਂ ਪੈਦਾ ਕਰਨਗੀਆਂ ਅਤੇ ਉਹਨਾਂ ਨੂੰ ਪੂਰਾ ਕਰਨਗੀਆਂ।

- ਕਵੀਨ ਸਟ੍ਰੀਟ ਬੱਸ ਰੈਪਿਡ ਟ੍ਰਾਂਜ਼ਿਟ (Queen Street Bus Rapid Transit): ਮੈਟਰੋਲਿੰਕਸ (Metrolinx), ਕਵੀਨ ਸਟ੍ਰੀਟ-ਹਾਈਵੇ 7 (Queen Street-Highway 7) ਕੋਰੀਡੋਰ ਦੇ ਨਾਲ ਤੀਬਰ ਟ੍ਰਾਂਜ਼ਿਟ ਦਾ ਵਿਸਤਾਰ ਕਰਨ ਵਾਸਤੇ ਇੱਕ ਢਾਂਚਾ ਵਿਕਸਿਤ ਕਰਨ ਲਈ, ਸਿਟੀ ਆਫ ਬ੍ਰੈਂਪਟਨ, ਬ੍ਰੈਂਪਟਨ ਟ੍ਰਾਂਜ਼ਿਟ (Brampton Transit), ਪੀਲ ਰੀਜਨ (Peel Region) ਅਤੇ ਯੋਰਕ ਰੀਜਨ (York Region) ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਸਮਰਪਿਤ ਲੇਨਸ ਵਿੱਚ ਬੀ.ਆਰ.ਟੀ. (BRT) ਮੰਗ, ਸੰਚਾਲਨ ਸਬੰਧੀ ਲੋੜਾਂ ਅਤੇ ਟੈਕਨੋਲੋਜੀ ਦੀ ਉਪਲਬਧਤਾ ਦੇ ਨਾਲ ਪ੍ਰਮਾਣਿਤ ਕੀਤੇ ਜਾਣ ਦੇ ਤੌਰ ਤੇ ਲੰਮੇ ਸਮੇਂ ਤੱਕ ਲਈ ਇੰਫਰਾਸਟ੍ਰਕਚਰ, ਟੈਕਨੋਲੋਜੀ ਅਤੇ ਸਮਰੱਥਾ ਵਿੱਚ ਭਵਿੱਖੀ ਵਾਧੇ ਦਾ ਸਮਰਥਨ ਕਰਨਗੀਆਂ।

-30-

#### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)